

 Print Page

Sri Guru Granth Sahib

Displaying 740 of

ਸੂਹੀ ਮਹਲਾ ੫ ॥

Soohee Mehalaa 5 ||

Soohee, Fifth Mehl:

ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੦

ਰਹਣੁ ਨ ਪਾਵਹਿ ਸੁਰਿ ਨਰ ਦੇਵਾ ॥

Rehan N Paavehi Sur Nar Dhaevaa ||

The angelic beings and demi-gods are not permitted to remain here.

ਸੂਹੀ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧

Raag Suhi Guru Arjan Dev

ਉਠਿ ਸਿਧਾਰੇ ਕਰਿ ਮੁਨਿ ਜਨ ਸੇਵਾ ॥੧॥

Ooth Sidhhaarae Kar Mun Jan Saevaa ||1||

The silent sages and humble servants also must arise and depart. ||1||

ਸੂਹੀ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧

Raag Suhi Guru Arjan Dev

ਜੀਵਤ ਪੇਖੇ ਜਿਨ੍ਹੀ ਹਰਿ ਹਰਿ ਧਿਆਇਆ ॥

Jeevath Paekhae Jinhee Har Har Dhhiaaeiaa ||

Only those who meditate on the Lord, Har, Har, are seen to live on.

ਸੂਹੀ (ਮਃ ੫) (੧੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੨

Raag Suhi Guru Arjan Dev

ਸਾਧਸੰਗਿ ਤਿਨ੍ਹੀ ਦਰਸਨੁ ਪਾਇਆ ॥੧॥ ਰਹਾਉ ॥

Saadhhasang Thinhee Dharasan Paaeiaa ||1|| Rehaao ||

In the Saadh Sangat, the Company of the Holy, they obtain the Blessed Vision of the Lord's Darshan.

||1||Pause||

ਸੂਹੀ (ਮਃ ੫) (੧੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੨

Raag Suhi Guru Arjan Dev

ਬਾਦਿਸਾਹ ਸਾਹ ਵਾਪਾਰੀ ਮਰਨਾ ॥

Baadhisaaah Saah Vaapaaree Maranaa ||

Kings, emperors and merchants must die.

ਸੂਹੀ (ਮਃ ੫) (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੦ ਪੰ. ੩

Raag Suhi Guru Arjan Dev

ਜੋ ਦੀਸੈ ਸੋ ਕਾਲਹਿ ਖਰਨਾ ॥੨॥

Jo Dheesai So Kaalehi Kharanaa ||2||

Whoever is seen shall be consumed by death. ||2||

ਸੂਹੀ (ਮਃ ੫) (੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੦ ਪੰ. ੩

Raag Suhi Guru Arjan Dev

ਕੂੜੈ ਮੋਹਿ ਲਪਟਿ ਲਪਟਾਨਾ ॥

Koorrai Mohi Lapatt Lapattaanaa ||

Mortal beings are entangled, clinging to false worldly attachments.

ਸੂਹੀ (ਮਃ ੫) (੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੦ ਪੰ. ੩

Raag Suhi Guru Arjan Dev

ਛੋਡਿ ਚਲਿਆ ਤਾ ਫਿਰਿ ਪਛੁਤਾਨਾ ॥੩॥

Shhodd Chaliaa Thaa Fir Pashhuthaanaa ||3||

And when they must leave them behind, then they regret and grieve. ||3||

ਸੂਹੀ (ਮਃ ੫) (੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੦ ਪੰ. ੪

Raag Suhi Guru Arjan Dev

ਕ੍ਰਿਪਾ ਨਿਧਾਨ ਨਾਨਕ ਕਉ ਕਰਹੁ ਦਾਤਿ ॥

Kirapaa Nidhhaan Naanak Ko Karahu Dhaath ||

O Lord, O treasure of mercy, please bless Nanak with this gift,

ਸੂਹੀ (ਮਃ ੫) (੧੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੪੦ ਪੰ. ੪

Raag Suhi Guru Arjan Dev

ਨਾਮੁ ਤੇਰਾ ਜਪੀ ਦਿਨੁ ਰਾਤਿ ॥੪॥੮॥੧੪॥

Naam Thaeraa Japee Dhin Raath ||4||8||14||

That he may chant Your Name, day and night. ||4||8||14||

ਸੂਹੀ (ਮਃ ੫) (੧੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੪੦ ਪੰ. ੫

Raag Suhi Guru Arjan Dev

ਸੂਹੀ ਮਹਲਾ ੫ ॥

Soohee Mehalaa 5 ||

Soohee, Fifth Mehl:

ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੦

ਘਟ ਘਟ ਅੰਤਰਿ ਤੁਮਹਿ ਬਸਾਰੇ ॥

Ghatt Ghatt Anthar Thumehi Basarae ||

You dwell deep within the heart of each and every being.

ਸੁਹੀ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੫

Raag Suhi Guru Arjan Dev

ਸਗਲ ਸਮਗ੍ਰੀ ਸੂਤਿ ਤੁਮਾਰੇ ॥੧॥

Sagal Samagree Sooth Thumaarae ||1||

The entire universe is strung on Your Thread. ||1||

ਸੁਹੀ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੫

Raag Suhi Guru Arjan Dev

ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ॥

Thoon Preetham Thoon Praan Adhhaarae ||

You are my Beloved, the Support of my breath of life.

ਸੁਹੀ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੬

Raag Suhi Guru Arjan Dev

ਤੁਮ ਹੀ ਪੇਖਿ ਪੇਖਿ ਮਨੁ ਬਿਗਸਾਰੇ ॥੧॥ ਰਹਾਉ ॥

Thum Hee Paekh Paekh Man Bigasaarae ||1|| Rehaao ||

Beholding You, gazing upon You, my mind blossoms forth. ||1||Pause||

ਸੁਹੀ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੬

Raag Suhi Guru Arjan Dev

ਅਨਿਕ ਜੋਨਿ ਭ੍ਰਮਿ ਭ੍ਰਮਿ ਭ੍ਰਮਿ ਹਾਰੇ ॥

Anik Jon Bhram Bhram Bhram Haarae ||

Wandering, wandering, wandering through countless incarnations, I have grown so weary.

ਸੁਹੀ (ਮਃ ੫) (੧੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੭

Raag Suhi Guru Arjan Dev

ਓਟ ਗਹੀ ਅਬ ਸਾਧ ਸੰਗਾਰੇ ॥੨॥

Outt Gehee Ab Saadhh Sangaarae ||2||

Now, I hold tight to the Saadh Sangat, the Company of the Holy. ||2||

ਸੁਹੀ (ਮਃ ੫) (੧੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੭

Raag Suhi Guru Arjan Dev

ਅਗਮ ਅਗੋਚਰੁ ਅਲਖ ਅਪਾਰੇ ॥

Agam Agochar Alakh Apaarae ||

You are inaccessible, incomprehensible, invisible and infinite.

ਸੁਹੀ (ਮਃ ੫) (੧੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੭

Raag Suhi Guru Arjan Dev

ਨਾਨਕੁ ਸਿਮਰੈ ਦਿਨੁ ਰੈਨਾਰੇ ॥੩॥੯॥੧੫॥

Naanak Simarai Dhin Rainaarae ||3||9||15||

Nanak remembers You in meditation, day and night. ||3||9||15||

ਸੁਹੀ (ਮਃ ੫) (੧੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੮

Raag Suhi Guru Arjan Dev

ਸੂਹੀ ਮਹਲਾ ੫ ॥

Soohee Mehalaa 5 ||

Soohee, Fifth Mehl:

ਸੁਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੦

ਕਵਨ ਕਾਜ ਮਾਇਆ ਵਡਿਆਈ ॥

Kavan Kaaj Maaeiaa Vaddiaaee ||

What is the use of the glory of Maya?

ਸੁਹੀ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੮

Raag Suhi Guru Arjan Dev

ਜਾ ਕਉ ਬਿਨਸਤ ਬਾਰ ਨ ਕਾਈ ॥੧॥

Jaa Ko Binasath Baar N Kaaee ||1||

It disappears in no time at all. ||1||

ਸੁਹੀ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੮

Raag Suhi Guru Arjan Dev

ਇਹੁ ਸੁਪਨਾ ਸੋਵਤ ਨਹੀ ਜਾਨੈ ॥

Eihu Supanaa Sovath Nehee Jaanai ||

This is a dream, but the sleeper does not know it.

ਸੁਹੀ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੯

Raag Suhi Guru Arjan Dev

ਅਚੇਤ ਬਿਵਸਥਾ ਮਹਿ ਲਪਟਾਨੈ ॥੧॥ ਰਹਾਉ ॥

Achaeth Bivasathhaa Mehi Lapattaanai ||1|| Rehaao ||

In his unconscious state, he clings to it. ||1||Pause||

ਸੁਹੀ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੯

Raag Suhi Guru Arjan Dev

ਮਹਾ ਮੋਹਿ ਮੋਹਿਓ ਗਾਵਾਰਾ ॥

Mehaa Mohi Mohiou Gaavaaraa ||

The poor fool is enticed by the great attachments of the world.

ਸੁਹੀ (ਮਃ ੫) (੧੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੦

Raag Suhi Guru Arjan Dev

ਪੇਖਤ ਪੇਖਤ ਉਠਿ ਸਿਧਾਰਾ ॥੨॥

Paekhath Paekhath Ooth Sidhhaaraa ||2||

Gazing upon them, watching them, he must still arise and depart. ||2||

ਸੁਹੀ (ਮਃ ੫) (੧੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੦

Raag Suhi Guru Arjan Dev

ਉਚ ਤੇ ਉਚ ਤਾ ਕਾ ਦਰਬਾਰਾ ॥

Ooch Thae Ooch Thaa Kaa Dharabaaraa ||

The Royal Court of His Darbaar is the highest of the high.

ਸੁਹੀ (ਮਃ ੫) (੧੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੦

Raag Suhi Guru Arjan Dev

ਕਈ ਜੰਤ ਬਿਨਾਹਿ ਉਪਾਰਾ ॥੩॥

Kee Janth Binaahi Oupaaraa ||3||

He creates and destroys countless beings. ||3||

ਸੁਹੀ (ਮਃ ੫) (੧੬) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੦

Raag Suhi Guru Arjan Dev

ਦੂਸਰ ਹੋਆ ਨਾ ਕੋ ਹੋਈ ॥

Dhoosar Hoaa Naa Ko Hoe ||

There has never been any other, and there shall never be.

ਸੁਹੀ (ਮਃ ੫) (੧੬) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੧

Raag Suhi Guru Arjan Dev

ਜਪਿ ਨਾਨਕ ਪ੍ਰਭ ਏਕੋ ਸੋਈ ॥੪॥੧੦॥੧੬॥

Jap Naanak Prabh Eaeko Soee ||4||10||16||

O Nanak, meditate on the One God. ||4||10||16||

ਸੁਹੀ (ਮਃ ੫) (੧੬) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੧

Raag Suhi Guru Arjan Dev

ਸੁਹੀ ਮਹਲਾ ੫ ॥

Soohee Mehalaa 5 ||

Soohee, Fifth Mehl:

ਸੁਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੦

ਸਿਮਰਿ ਸਿਮਰਿ ਤਾ ਕਉ ਹਉ ਜੀਵਾ ॥

Simar Simar Thaa Ko Ho Jeevaa ||

Meditating, meditating in remembrance on Him, I live.

ਸੁਹੀ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੨

Raag Suhi Guru Arjan Dev

ਚਰਣ ਕਮਲ ਤੇਰੇ ਧੋਇ ਧੋਇ ਪੀਵਾ ॥੧॥

Charan Kamal Thaerae Dhhoe Dhhoe Peevaa ||1||

I wash Your Lotus Feet, and drink in the wash water. ||1||

ਸੁਹੀ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੨

Raag Suhi Guru Arjan Dev

ਸੋ ਹਰਿ ਮੇਰਾ ਅੰਤਰਜਾਮੀ ॥

So Har Maeraa Antharajaamee ||

He is my Lord, the Inner-knower, the Searcher of hearts.

ਸੁਹੀ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੨

Raag Suhi Guru Arjan Dev

ਭਗਤ ਜਨਾ ਕੈ ਸੰਗਿ ਸੁਆਮੀ ॥੧॥ ਰਹਾਉ ॥

Bhagath Janaa Kai Sang Suaamee ||1|| Rehaao ||

My Lord and Master abides with His humble devotees. ||1||Pause||

ਸੁਹੀ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੩

Raag Suhi Guru Arjan Dev

ਸੁਣਿ ਸੁਣਿ ਅੰਮ੍ਰਿਤ ਨਾਮੁ ਧਿਆਵਾ ॥

Sun Sun Anmrith Naam Dhhiaavaa ||

Hearing, hearing Your Ambrosial Naam, I meditate on it.

ਸੁਹੀ (ਮਃ ੫) (੧੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੩

Raag Suhi Guru Arjan Dev

ਆਠ ਪਹਰ ਤੇਰੇ ਗੁਣ ਗਾਵਾ ॥੨॥

Aath Pehar Thaerae Gun Gaavaa ||2||

Twenty-four hours a day, I sing Your Glorious Praises. ||2||

ਸੁਹੀ (ਮਃ ੫) (੧੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੩

Raag Suhi Guru Arjan Dev

ਪੇਖਿ ਪੇਖਿ ਲੀਲਾ ਮਨਿ ਆਨੰਦਾ ॥

Paekh Paekh Leelaa Man Aanandhaa ||

Beholding, beholding Your divine play, my mind is in bliss.

ਸੁਹੀ (ਮਃ ੫) (੧੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੪

Raag Suhi Guru Arjan Dev

ਗੁਣ ਅਪਾਰ ਪ੍ਰਭ ਪਰਮਾਨੰਦਾ ॥੩॥

Gun Apaar Prabh Paramaanandhaa ||3||

Your Glorious Virtues are infinite, O God, O Lord of supreme bliss. ||3||

ਸੁਹੀ (ਮਃ ੫) (੧੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੪

Raag Suhi Guru Arjan Dev

ਜਾ ਕੈ ਸਿਮਰਨਿ ਕਛੁ ਭਉ ਨ ਬਿਆਪੈ ॥

Jaa Kai Simaran Kashh Bho N Biaapai ||

Meditating in remembrance on Him, fear cannot touch me.

ਸੁਹੀ (ਮਃ ੫) (੧੭) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੪

Raag Suhi Guru Arjan Dev

ਸਦਾ ਸਦਾ ਨਾਨਕ ਹਰਿ ਜਾਪੈ ॥੪॥੧੧॥੧੭॥

Sadhaa Sadhaa Naanak Har Jaapai ||4||11||17||

Forever and ever, Nanak meditates on the Lord. ||4||11||17||

ਸੁਹੀ (ਮਃ ੫) (੧੭) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੫

Raag Suhi Guru Arjan Dev

ਸੂਹੀ ਮਹਲਾ ੫ ॥

Soohee Mehalaa 5 ||

Soohee, Fifth Mehl:

ਸੁਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੦

ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥

Gur Kai Bachan Ridhai Dhhaan Dhhaaree ||

Within my heart, I meditate on the Word of the Guru's Teachings.

ਸੁਹੀ (ਮਃ ੫) (੧੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੫

Raag Suhi Guru Arjan Dev

ਰਸਨਾ ਜਾਪੁ ਜਪਉ ਬਨਵਾਰੀ ॥੧॥

Rasanaa Jaap Japo Banavaaree ||1||

With my tongue, I chant the Chant of the Lord. ||1||

ਸੁਹੀ (ਮਃ ੫) (੧੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੬

Raag Suhi Guru Arjan Dev

ਸਫਲ ਮੂਰਤਿ ਦਰਸਨ ਬਲਿਹਾਰੀ ॥

Safal Moorath Dharasan Balihaaree ||

The image of His vision is fruitful; I am a sacrifice to it.

ਸੁਹੀ (ਮਃ ੫) (੧੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੬

Raag Suhi Guru Arjan Dev

ਚਰਣ ਕਮਲ ਮਨ ਪ੍ਰਾਣ ਅਧਾਰੀ ॥੧॥ ਰਹਾਉ ॥

Charan Kamal Man Praan Adhhaaree ||1|| Rehaao ||

His Lotus Feet are the Support of the mind, the Support of the very breath of life. ||1||Pause||

ਸੁਹੀ (ਮਃ ੫) (੧੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੭

Raag Suhi Guru Arjan Dev

ਸਾਧਸੰਗਿ ਜਨਮ ਮਰਣ ਨਿਵਾਰੀ ॥

Saadhhasang Janam Maran Nivaaree ||

In the Saadh Sangat, the Company of the Holy, the cycle of birth and death is ended.

ਸੁਹੀ (ਮਃ ੫) (੧੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੭

Raag Suhi Guru Arjan Dev

ਅੰਮ੍ਰਿਤ ਕਥਾ ਸੁਣਿ ਕਰਨ ਅਧਾਰੀ ॥੨॥

Anmrith Kathhaa Sun Karan Adhhaaree ||2||

To hear the Ambrosial Sermon is the support of my ears. ||2||

ਸੁਹੀ (ਮਃ ੫) (੧੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੭

Raag Suhi Guru Arjan Dev

ਕਾਮ ਕ੍ਰੋਧ ਲੋਭ ਮੋਹ ਤਜਾਰੀ ॥

Kaam Krodhh Lobh Moh Thajaaree ||

I have renounced sexual desire, anger, greed and emotional attachment.

ਸੁਹੀ (ਮਃ ੫) (੧੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੮

Raag Suhi Guru Arjan Dev

ਦ੍ਰਿੜੁ ਨਾਮ ਦਾਨੁ ਇਸਨਾਨੁ ਸੁਚਾਰੀ ॥੩॥

Dhriir Naam Dhaan Eisanaan Suchaaree ||3||

I have enshrined the Naam within myself, with charity, true cleansing and righteous conduct. ||3||

ਸੁਹੀ (ਮਃ ੫) (੧੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੮

Raag Suhi Guru Arjan Dev

ਕਹੁ ਨਾਨਕ ਇਹੁ ਤਤੁ ਬੀਚਾਰੀ ॥

Kahu Naanak Eihu Thath Beechaaree ||

Says Nanak, I have contemplated this essence of reality;

ਸੁਹੀ (ਮਃ ੫) (੧੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੮

Raag Suhi Guru Arjan Dev

ਰਾਮ ਨਾਮ ਜਪਿ ਪਾਰਿ ਉਤਾਰੀ ॥੪॥੧੨॥੧੮॥

Raam Naam Jap Paar Outhaaree ||4||12||18||

Chanting the Name of the Lord, I am carried across. ||4||12||18||

ਸੁਹੀ (ਮਃ ੫) (੧੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੯

Raag Suhi Guru Arjan Dev

ਸੂਹੀ ਮਹਲਾ ੫ ॥

Soohee Mehalaa 5 ॥

Soohee, Fifth Mehl:

ਸੂਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੪੦

ਲੋਭਿ ਮੋਹਿ ਮਗਨ ਅਪਰਾਧੀ ॥

Lobh Mohi Magan Apraadhhee ॥

The sinner is absorbed in greed and emotional attachment.

ਸੂਹੀ (ਮਃ ੫) (੧੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੪੦ ਪੰ. ੧੯

Raag Suhi Guru Arjan Dev